

Participation of External Affairs Minister, Dr. S. Jaishankar, in the EU Ministerial Forum for Cooperation in the Indo-Pacific, Paris, February 22, 2022

March 21, 2022

22 ਫਰਵਰੀ, 2022 ਨੂੰ ਪੈਰਿਸ ਵਿੱਚ ਹਿੰਦ-ਪ੍ਰਸ਼ਾਂਤ ਸਹਿਯੋਗ ਲਈ ਹੋਏ ਯੂਰਪੀ ਸੰਘ ਦੇ ਮੰਤਰੀ ਪੱਧਰੀ ਫੋਰਮ ਵਿੱਚ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦੀ ਸ਼ਮੂਲੀਅਤ

21 ਮਾਰਚ, 2022

1. ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ 20-23 ਫਰਵਰੀ, 2022 ਨੂੰ ਫਰਾਂਸ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਫਰਾਂਸ ਵੱਲੋਂ ਯੂਰਪੀ ਸੰਘ ਕੌਂਸਲ ਦੇ ਪ੍ਰਧਾਨ ਹੋਣ ਵਜੋਂ ਹਿੰਦ-ਪ੍ਰਸ਼ਾਂਤ ਸਹਿਯੋਗ ਲਈ ਕਰਾਏ ਗਏ ਯੂਰਪੀ ਸੰਘ ਦੇ ਮੰਤਰੀ ਪੱਧਰੀ ਫੋਰਮ ਵਿੱਚ ਹਾਜ਼ਰ ਲਿਆ।

2. ਫੋਰਮ ਦੇ ਉਦਘਾਟਨੀ ਸੈਸ਼ਨ ਵਿੱਚ ਡਾ. ਜੈਸ਼ੰਕਰ, ਫਰਾਂਸ ਦੇ ਯੂਰਪੀ ਅਤੇ ਵਿਦੇਸ਼ੀ ਮਾਮਲੇ ਮੰਤਰੀ ਜੀਨ-ਯਵੇਸ ਲੇ ਡਰਾਇਨ, ਵਿਦੇਸ਼ ਮਾਮਲੇ ਅਤੇ ਸੁਰੱਖਿਆ ਨੀਤੀ ਲਈ ਯੂਰਪੀ ਸੰਘ ਦੇ ਉੱਚ ਪ੍ਰਤੀਨਿਧੀ / ਉਪ-ਪ੍ਰਧਾਨ ਸ਼੍ਰੀ ਜੋਸੇਪ ਬੋਰੇਲ, ਯੂਰਪੀ ਕਮਿਸ਼ਨ ਦੇ ਪਹਿਲੇ ਉਪ ਪ੍ਰਧਾਨ ਫ੍ਰਾਂਸ ਟਿਮਰਮੈਨਸ, ਕੰਬੋਡੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼੍ਰੀ ਪ੍ਰਾਕ ਸੋਖੇਨ, ਇੰਡੋਨੇਸ਼ੀਆਈ ਵਿਦੇਸ਼ ਮੰਤਰੀ ਸ਼੍ਰੀਮਤੀ ਰੇਤਨੋ ਲੈਸਤਾਰੀ ਪ੍ਰਯਾਨਸਰੀ ਮਾਰਸੁਦੀ ਅਤੇ ਜਾਪਾਨੀ ਵਿਦੇਸ਼ ਮੰਤਰੀ ਸ਼੍ਰੀ ਹਯਾਸ਼ੀ ਯੋਸ਼ੀਮਾਸਾ ਨੇ ਭਾਸ਼ਣ ਦੱਤਾ। ਆਪਣੀ ਗੱਲ ਕਹਿੰਦੇ ਹੋਏ ਡਾ. ਜੈਸ਼ੰਕਰ ਨੇ ਇਸ ਸਬੰਧ ਵਿੱਚ ਫਰਾਂਸ ਦੀ ਮੁੱਖ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਯੂਰਪ ਅਤੇ ਹਿੰਦ-ਪ੍ਰਸ਼ਾਂਤ ਵਿਚਕਾਰ ਸਹਿਯੋਗ ਦੀਆਂ ਸਾਂਝੀਆਂ ਚੁਣੌਤੀਆਂ ਅਤੇ ਸੰਭਾਵੀ ਖੇਤਰਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਸ਼੍ਰੀ ਲੇ ਡਰੀਅਨ ਨਾਲ ਮਿਲਕੇ "ਇੰਡੋ-ਪੈਸੀਫਿਕ ਪਾਰਕਸ ਪਾਰਟਨਰਸ਼ਿਪ" ਬਾਰੇ ਭਾਰਤੀ-ਫਰਾਂਸੀਸੀ ਪਹਿਲ ਦਾ ਵੀ ਐਲਾਨ ਕੀਤਾ, ਜਿਸਦਾ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਅਤ ਖੇਤਰਾਂ ਦੇ ਟਕਿਉ ਪ੍ਰਬੰਧਨ ਦੇ ਮਾਮਲੇ 'ਚ ਪ੍ਰਮੁੱਖ ਹਿੰਦ-ਪ੍ਰਸ਼ਾਂਤ ਜਨਤਕ ਅਤੇ ਨੈੱਜੀ ਕੁਦਰਤੀ ਪਾਰਕ ਪ੍ਰਬੰਧਕਾਂ ਦੇ ਤਜਰਬੇ ਅਤੇ ਮਹਾਰਤ ਦਾ ਲਾਹਾ ਲੈਕੇ ਇਕੱਠੇ ਹੋਕੇ ਸਮਰੱਥਾ ਨਿਰਮਾਣ ਕਰਨਾ ਹੈ।

3. ਇਹ ਫੋਰਮ ਤਿੰਨ ਗੋਲ ਮੇਜ਼ ਮੀਟਿੰਗਾਂ ਦੇ ਜ਼ਰੀਏ ਕੀਤਾ ਗਿਆ, ਜਿੱਥੇ ਸਾਰੇ ਭਾਗੀਦਾਰਾਂ ਨੇ ਸਾਂਝੇ ਹਿੱਸੇ ਦੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ। ਮੀਟਿੰਗ ਦੌਰਾਨ ਹੋਏ ਵਿਚਾਰ-ਵਟਾਂਦਰੇ ਦੌਰਾਨ ਹਾਲ ਵਿੱਚ ਹੀ ਅਪਣਾਈ ਗਈ ਯੂਰਪੀ ਸੰਘ ਹਿੰਦ-ਪ੍ਰਸ਼ਾਂਤ ਰਣਨੀਤੀ ਅਤੇ ਆਲਮੀ ਗੇਟਵੇ ਰਣਨੀਤੀ ਦੀ ਰੋਸ਼ਨੀ ਵਿੱਚ ਯੂਰਪੀ ਸੰਘ ਅਤੇ ਇਸਦੇ ਹਿੰਦ-ਪ੍ਰਸ਼ਾਂਤ ਭਾਈਵਾਲਾਂ ਵਿਚਕਾਰ ਸਹਿਯੋਗ ਲਈ ਵਿਚਾਰਾਂ ਅਤੇ ਤਰੀਕਿਆਂ ਦੀ ਪਛਾਣ ਕੀਤੀ ਗਈ। ਇੰਨਾਂ ਗੋਲ ਮੇਜ਼ ਮੀਟਿੰਗਾਂ ਦੌਰਾਨ 1) ਸੁਰੱਖਿਆ ਅਤੇ ਰੱਖਿਆ, 2) ਕਨੈਕਟੀਵਿਟੀ ਅਤੇ ਡਿਜੀਟਲ ਮੁੱਦਿਆਂ ਅਤੇ 3) ਆਲਮੀ ਚੁਣੌਤੀਆਂ: ਜਲਵਾਯੂ, ਜੈਵ ਵੰਨ ਸੁਵੰਨਤਾ, ਸਮੁੰਦਰ ਅਤੇ ਸਹਿਤ ਦੇ ਵਿਸ਼ਿਆਂ 'ਤੇ ਧਿਆਨ ਦੱਤਾ ਗਿਆ। ਡਾ. ਜੈਸ਼ੰਕਰ ਨੇ "ਸੁਰੱਖਿਆ ਅਤੇ ਰੱਖਿਆ" ਵਿਸ਼ੇ 'ਤੇ ਹੋਈ ਗੋਲ ਮੇਜ਼ ਚਰਚਾ ਵਿੱਚ ਹਾਜ਼ਰ ਲਿਆ ਜਿੱਥੇ ਯੂਰਪੀ ਸੰਘ ਨੇ ਉੱਤਰ-ਪੱਛਮੀ ਹਿੰਦ ਮਹਾਸਾਗਰ ਵਿੱਚ ਤਾਲਮੇਲ ਵਾਲੀ ਸਮੁੰਦਰੀ ਮੌਜੂਦਗੀ ਬਣਾਉਣ ਦਾ ਐਲਾਨ ਕੀਤਾ। ਇਸ ਨਾਲ ਯੂਰਪੀ ਸੰਘ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਥਿਰਤਾ ਅਤੇ ਸੁਰੱਖਿਆ ਨੂੰ ਹੋਰ ਹੁੰਗਾਰਾ ਦੇ ਸਕੇਗਾ, ਸਮੁੰਦਰੀ ਤੈਨਾਤੀਆਂ ਨੂੰ ਅਨੁਕੂਲ ਬਣਾ ਸਕੇਗਾ, ਯੂਰਪੀ ਕਾਰਵਾਈ ਦਾ ਤਾਲਮੇਲ ਉਤਸ਼ਾਹਿਤ ਕਰ ਸਕੇਗਾ ਅਤੇ ਸਾਂਝਾ ਸਮੁੰਦਰੀ ਅਭਿਆਸਾਂ ਅਤੇ ਪੋਰਟ ਕਾਲਾਂ ਕਰਾਉਣ ਸਮੇਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਈਵਾਲਾਂ ਨਾਲ ਜਾਣਕਾਰੀ ਅਤੇ ਸਹਿਯੋਗ ਦਾ ਵਟਾਂਦਰਾ ਹੋਰ ਸੁਖਾਲਾ ਹੋ ਸਕੇਗਾ।

4. ਡਿਜੀਟਲ ਮੁੱਦਿਆਂ ਬਾਰੇ ਫੋਰਮ ਵੱਚ ਹੀਸਾ ਲੈਣ ਵਾਲੇ ਨੌਂ ਦੇਸ਼ਾਂ (ਆਸਟ੍ਰੇਲੀਆ, ਕੋਮੋਰੋਸ, ਭਾਰਤ, ਜਾਪਾਨ, ਮਾਰੀਸ਼ਸ, ਨਿਊਜ਼ੀਲੈਂਡ, ਕੋਰੀਆ ਗਣਰਾਜ, ਸਰਿਗਾਪੁਰ, ਸ੍ਰੀਲੰਕਾ) ਨੇ ਨੀਜ਼ਤਾ ਅਤੇ ਨੀਜ਼ੀ ਡੇਟਾ ਦੀ ਸੁਰੱਖਿਆ ਬਾਰੇ ਸਾਂਝਾ ਐਲਾਨੀਆ ਅਪਣਾਇਆ, ਤਾਂ ਜੋ ਇਸ ਸਾਂਝੇ ਸੁਫਨੇ ਨੂੰ ਅੱਗੇ ਵਧਾਉਣ ਅਤੇ ਡੇਟਾ ਸੁਰੱਖਿਆ ਨੈਟਵਰਕਾਂ ਦਰਮਿਆਨ ਕਨਵਰਜੇਸ ਵਧਾਉਣ ਲਈ ਡੇਟਾ ਸੁਰੱਖਿਆ ਅਤੇ ਦੁਵਾਲੀ ਅਤੇ ਆਲਮੀ ਤੌਰ 'ਤੇ ਭਰੋਸੇਮੰਦ ਸਰਹੱਦ ਪਾਰ ਡੇਟਾ ਪ੍ਰਵਾਹ ਬਾਰੇ ਆਲਮੀ ਨੀਤੀਗਤ ਬਰਿਤਾਂਤ ਵਕਿਸਤਿ ਕੀਤਾ ਜਾ ਸਕੇ.

5. ਯੂਰਪੀ ਸੰਘ ਅਤੇ ਹਦਿ-ਪ੍ਰਸ਼ਾਂਤ ਖੇਤਰ ਦੇ 59 ਦੇਸ਼ਾਂ ਅਤੇ ਖੇਤਰੀ ਸੰਗਠਨਾਂ ਨੇ ਫੋਰਮ ਵੱਚ ਹੀਸਾ ਲਿਆ: ਫ੍ਰੈਂਚ ਪੋਲੀਨੇਸ਼ੀਆ ਦੀਆਂ ਵਦਿਸ਼ੀ ਅਤੇ ਲਾ ਰੀਯੂਨੀਅਨ ਸਣੇ ਫਰਾਂਸ, ਭਾਰਤ, ਦੱਖਣੀ ਅਫਰੀਕਾ, ਜਰਮਨੀ, ਆਸਟ੍ਰੇਲੀਆ, ਆਸਟ੍ਰੀਆ, ਬੰਗਲਾਦੇਸ਼, ਬੈਲਜੀਅਮ, ਬਰੂਨੇਈ, ਬੁਲਗਾਰੀਆ, ਕੰਬੋਡੀਆ, ਸਾਈਪ੍ਰਸ, ਕੋਮੋਰੋਸ, ਦੱਖਣੀ ਕੋਰੀਆ, ਕਰੋਸ਼ੀਆ, ਡੈਨਮਾਰਕ, ਜਬੂਤੀ, ਸੰਯੁਕਤ ਅਰਬ ਅਮੀਰਾਤ, ਸਪੇਨ, ਐਸਟੋਨੀਆ, ਫਨਿਲੈਂਡ, ਗ੍ਰੀਸ, ਹੰਗਰੀ, ਇੰਡੋਨੇਸ਼ੀਆ, ਆਇਰਲੈਂਡ, ਇਟਲੀ, ਜਾਪਾਨ, ਕੀਨੀਆ, ਲਾਓਸ, ਲਾਤਵੀਆ, ਲਬੁਆਨੀਆ, ਲਕਸਮਬਰਗ, ਮੈਡਾਗਾਸਕਰ, ਮਲੇਸ਼ੀਆ, ਮਾਲਦੀਵ, ਮਾਲਟਾ, ਮਾਰੀਸ਼ਸ, ਨਿਊਜ਼ੀਲੈਂਡ, ਓਮਾਨ, ਨੀਦਰਲੈਂਡ, ਫਲੀਪੀਨਜ਼, ਪੋਲੈਂਡ, ਪੁਰਤਗਾਲ, ਰੋਮਾਨੀਆ, ਸੇਸ਼ੇਲਸ, ਸਰਿਗਾਪੁਰ, ਸਲੋਵਾਕੀਆ, ਸਲੋਵੇਨੀਆ, ਸ੍ਰੀਲੰਕਾ, ਸਵੀਡਨ, ਚੈੱਕ ਗਣਰਾਜ, ਥਾਈਲੈਂਡ, ਵੀਅਤਨਾਮ, ਯੂਰਪੀ ਨਵਿਸ਼ ਬੈਂਕ, ਯੂਰਪੀ ਕਮਿਸ਼ਨ, ਇੰਡੀਅਨ ਓਸ਼ੀਅਨ ਕਮਿਸ਼ਨ, ਪੈਸੀਫਿਕ ਕਮਿਊਨਿਟੀ, ਪੈਸੀਫਿਕ ਆਈਲੈਂਡਜ਼ ਫੋਰਮ, ਇੰਡੀਅਨ ਓਸ਼ੀਅਨ ਰਮਿ ਐਸੋਸੀਏਸ਼ਨ।

6. ਹਦਿ-ਪ੍ਰਸ਼ਾਂਤ ਵੱਚ ਸਹਯੋਗ ਲਈ ਮੰਤਰੀ ਪੱਧਰੀ ਫੋਰਮ ਸੋਚ ਵਚਿਾਰ ਅਤੇ ਵਟਾਂਦਰਾ ਕਰਨ ਅਤੇ ਯੂਰਪੀ ਸੰਘ, ਇਸਦੇ ਮੈਂਬਰ ਦੇਸ਼ਾਂ ਅਤੇ ਹਦਿ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਵਚਿਕਾਰ ਮੁਕਤ, ਖੁੱਲੀ ਅਤੇ ਨਯਿਮ-ਆਧਾਰਤਿ ਵਵਿਸਥਾ ਦੇ ਸਾਂਝੇ ਸਧਿਾਂਤਾਂ ਦੇ ਆਧਾਰ 'ਤੇ ਸਾਂਝਾ ਦ੍ਰਸ਼ਿਟੀਕੋਣ ਸਰਿਜਣ ਦਾ ਪਹਲਿ ਮੌਕਾ ਸੀ।

ਨਵੀ ਦਾੱਲੀ,
21 ਮਾਰਚ, 2022

DISCLAIMER: This is an approximate translation. The original is available in English on MEA's website and may be referred to as the official press release.